



ਨਵੇਂ ਮਰੀਜ਼ਾਂ ਦਾ ਡਾਟਾ ਇਕੱਠਾ ਕਰਨਾ

ਅਗਲੀ ਵਾਰ ਜਦੋਂ ਤੁਸੀਂ ਹਸਪਤਾਲ ਜਾਓਗੇ, ਤਾਂ ਤੁਹਾਨੂੰ ਜਾਤੀ, ਨਸਲ, ਭਾਸ਼ਾ, ਜਨਿਸੀ ਝੁਕਾਅ, ਲੀਂਗ, ਅਤੇ ਅਪਾਹਜਤਾ ਬਾਰੇ ਨਵੇਂ ਸਵਾਲ ਦੇਖਣ ਨੂੰ ਮਿਲ ਸਕਦੇ ਹਨ ਜਾਂ ਤੁਹਾਡੇ ਕੋਲੋਂ ਪੁੱਛੇ ਜਾ ਸਕਦੇ ਹਨ।

ਹਸਪਤਾਲਾਂ ਵੱਲੋਂ Washington State Department of Health (DOH, ਵਾਸ਼ਿੰਗਟਨ ਰਾਜ ਸਹਿਤ ਵਤਿਭਾਗ) ਦੇ ਨਾਲ ਮਰੀਜ਼ ਦੇ ਭਰਤੀ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਵਾਸ਼ਿੰਗਟਨ ਦੇ ਕਾਨੂੰਨ ਅਨੁਸਾਰ ਹੁਣ ਹਸਪਤਾਲ ਦੇ ਸਹਿਤ ਦੇਖਭਾਲ ਪ੍ਰਦਾਤਾਵਾਂ ਨੂੰ ਮਰੀਜ਼ਾਂ ਕੋਲੋਂ ਉਹਨਾਂ ਦੀ ਜਾਤੀ, ਨਸਲ, ਭਾਸ਼ਾ, ਜਨਿਸੀ ਝੁਕਾਅ, ਲੀਂਗ, ਅਤੇ ਅਪਾਹਜਤਾ ਬਾਰੇ ਜਾਣਕਾਰੀ ਲੈਣੀ ਹੋਵੇਗੀ।

DOH ਨੇ ਨਵੀਆਂ ਸੂਰੇਣੀਆਂ ਵਕਿਸਤ ਕਰਨ ਵੇਲੇ ਵਾਸ਼ਿੰਗਟਨ ਦੇ ਭਾਈਚਾਰਿਆਂ ਨਾਲ ਕੰਮ ਕੀਤਾ ਹੈ। ਇਹ ਜਾਣਕਾਰੀ ਰਾਜ ਨੂੰ ਇਹ ਸਮਝਣ ਵੱਲੋਂ ਮਦਦ ਕਰਦੀ ਹੈ ਕਿ ਹਸਪਤਾਲ ਦੀਆਂ ਸੇਵਾਵਾਂ ਦੀ ਵਰਤੋਂ ਕੌਣ ਕਰਦਾ ਹੈ ਅਤੇ ਕਹਿਣੇ ਕਾਰਨਾਂ ਕਰਕੇ ਕਰਦਾ ਹੈ। ਜਦੋਂ DOH ਨੂੰ ਪਤਾ ਲੱਗੇਗਾ ਕਿ ਭਾਈਚਾਰੇ ਹਸਪਤਾਲ ਦੀ ਵਰਤੋਂ ਕੀਤੀ ਜਾਵੇ, ਤਾਂ ਅਸੀਂ ਭਾਈਚਾਰਿਆਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਸੇਵਾ ਪ੍ਰਦਾਨ ਕਰ ਸਕਦੇ ਹਾਂ।

ਅਸੀਂ ਇਹ ਸਵਾਲ ਕਉ ਪੁੱਛ ਰਹੇ ਹਾਂ

ਇਹਨਾਂ ਸਵਾਲਾਂ ਦੇ ਜਵਾਬ ਜਨਤਕ ਸਹਿਤ ਲਈ ਮਦਦਗਾਰ ਸਾਬਤ ਹੋ ਸਕਦੇ ਹਨ। ਜਨਤਕ ਸਹਿਤ ਅਧਿਕਾਰੀ ਇਹ ਜਾਣਨਾ ਚਾਹੁੰਦੇ ਹਨ ਕਿ ਸਹਿਤ ਸੇਵਾਵਾਂ ਪ੍ਰਾਪਤ ਕਰਨ, ਸਹਿਤ ਸੇਵਾਵਾਂ ਦੀ ਗੁਣਵੱਤਾ, ਅਤੇ ਸਹਿਤ ਦੇ ਨਤੀਜਿਆਂ ਵਚਿਲੀਆਂ ਅਸਮਾਨਤਾਵਾਂ ਦੇ ਕਾਰਨ ਸਭ ਤੋਂ ਵੱਧ ਕੌਣ ਪ੍ਰਭਾਵਤਿ ਹੁੰਦਾ ਹੈ। ਜਦੋਂ ਸਾਨੂੰ ਪਤਾ ਹੋਵੇਗਾ ਕਿ ਭਾਈਚਾਰੇ ਹਸਪਤਾਲ ਦੀ ਵਰਤੋਂ ਕੀਤੀ ਜਾਵੇ, ਤਾਂ ਅਸੀਂ ਯੋਜਨਾ ਬਣਾ ਸਕਦੇ ਹਾਂ ਕਿ ਭਾਈਚਾਰਿਆਂ ਦੀ ਸਭ ਤੋਂ ਵਧੀਆ ਤਰੀਕੇ ਨਾਲ ਮਦਦ ਕੀਤੀ ਜਾਵੇ। ਸਹਿਤ ਸੇਵਾਵਾਂ ਵਚਿਲੀਆਂ ਅਸਮਾਨਤਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਜੀਨਾ ਜ਼ਿਆਦਾ ਅਸੀਂ ਇਹਨਾਂ ਨੂੰ ਸਮਝ ਸਕਾਂਗੇ ਓਨਾ ਹੀ ਬਹਿਤਰ ਕੰਮ ਅਸੀਂ ਕਰ ਸਕਾਂਗੇ।

ਫੈਸਲਾ ਤੁਸੀਂ ਕਰਨਾ ਹੈ

ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਹੈ ਜਾਂ ਨਹੀਂ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ। ਹਾਲਾਂਕਿ ਹਸਪਤਾਲ ਲਈ ਇਹ ਲਾਜ਼ਮੀ ਹੈ ਕਿ ਉਹ ਤੁਹਾਡੇ ਤੋਂ ਸਾਰੇ ਸਵਾਲ ਪੁੱਛੇ, ਪਰ ਤੁਹਾਡੇ ਲਈ ਉਹਨਾਂ ਦਾ ਜਵਾਬ ਦੇਣਾ ਲਾਜ਼ਮੀ ਨਹੀਂ ਹੈ। ਤੁਸੀਂ ਜਹਿੜੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ, ਉਹਨਾਂ ਸਵਾਲਾਂ ਲਈ ਤੁਸੀਂ "Patient declined to respond (ਮਰੀਜ਼ ਨੇ ਜਵਾਬ ਦੇਣ ਤੋਂ ਇਨਕਾਰ ਕੀਤਾ)" ਨੂੰ ਚੁਣ ਸਕਦੇ ਹੋ। DOH ਉਮੀਦ ਕਰਦਾ ਹੈ ਕਿ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਦਿਓਗੇ, ਤਾਂ ਜੋ ਅਸੀਂ ਤੁਹਾਡੀ ਅਤੇ ਸਾਰੇ ਵਾਸ਼ਿੰਗਟਨ ਵਾਸੀਆਂ ਨੂੰ ਬਹਿਤਰ ਢੰਗ ਨਾਲ ਸੇਵਾ ਪ੍ਰਦਾਨ ਕਰ ਸਕੀਏ।

ਤੁਸੀਂ ਮੇਰੀ ਨਜਿਤਾ ਦੀ ਰੱਖਿਆ ਕੀਤੀ ਕਰਦੇ ਹੋ?

ਅਸੀਂ ਚਾਹੁੰਦੇ ਹਾਂ ਕਿ ਸਵਾਲਾਂ ਦਾ ਜਵਾਬ ਦੇਣ ਲਈ ਸਾਰੇ ਸੁਰੱਖਿਅਤ ਮਹਿਸੂਸ ਕਰਨ। ਤੁਹਾਡੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਹੈ ਅਤੇ ਇਸਨੂੰ ਗੁਪਤ ਜਨਤਕ ਸਹਿਤ ਰਕਿਰਡ ਵਜੋਂ ਮੰਨਿਆ ਜਾਵੇਗਾ। ਜਾਣਕਾਰੀ ਦੀ ਰਪਿਰਟ ਕਰਦੇ ਸਮੇਂ DOH ਨੀਜੀ ਜਾਣਕਾਰੀ ਸ਼ਾਮਲ ਨਹੀਂ ਕਰਦਾ ਹੈ, ਜਿਵੇਂ ਕਿ ਨਾਮ ਜਾਂ ਜਨਮ ਮਤੀ।

ਸਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਨਾਲ ਤੁਹਾਨੂੰ ਰਾਜ ਤੋਂ ਪ੍ਰਾਪਤ ਹੋਣ ਵਾਲੇ ਕਸਿ ਵੀ ਲਾਭ, ਜਿਵੇਂ ਕਿ Supplemental Nutrition Assistance Program (SNAP, ਪੂਰਕ ਪੋਸ਼ਣ ਸਹਾਇਤਾ ਪ੍ਰੋਗਰਾਮ) ਜਾਂ Apple Health 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਜਾਣਕਾਰੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।